



ਮੇਰੇ ਮਕਾਨ ਮਾਲਕ ਨੇ ਮੈਨੂੰ ਸਿਰਫ 90 ਦਿਨਾਂ ਦਾ ਨੋਟਿਸ ਦਿੱਤਾ

- ❖ ਇਸ ਨੂੰ ਕੇਵਲ ਤਦ ਹੀ ਪੜ੍ਹੋ ਜੇ ਤੁਸੀਂ Washington (ਵਾਸ਼ਿੰਗਟਨ) ਰਾਜ ਵਿੱਚ ਰਹਿੰਦੇ ਹੋ। ਹੋਰ ਰਾਜਾਂ ਵਿੱਚ ਕਾਨੂੰਨ ਵੱਖਰਾ ਹੋ ਸਕਦਾ ਹੈ।
- ❖ ਬੇਦਖਲੀ ਕਾਨੂੰਨ ਬਦਲਦਾ ਰਹਿੰਦਾ ਹੈ।
WashingtonLawHelp.org/resource/eviction ਤੇ ਕਾਨੂੰਨ ਵਿੱਚ ਨਵੀਨਤਮ ਤਬਦੀਲੀਆਂ ਬਾਰੇ ਪੜ੍ਹੋ
- ❖ ਸਾਡੇ ਵਾਲੋਂ ਲਿੰਕ ਕੀਤੇ ਗਏ ਸਾਰੇ ਤੱਥ-ਪੱਤਰਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ
WashingtonLawHelp.org

ਮੈਂ ਵਾਸ਼ਿੰਗਟਨ ਰਾਜ ਵਿੱਚ ਰਹਿੰਦਾ ਹਾਂ, ਕੀ ਮੈਨੂੰ ਇਹ ਪੜ੍ਹਨਾ ਚਾਹੀਦਾ ਹੈ?

ਹਾਂ, ਜੇ ਤੁਸੀਂ ਉਹ ਜਗ੍ਹਾ ਕਿਰਾਏ 'ਤੇ ਲੈਂਦੇ ਹੋ ਜਿੱਥੇ ਤੁਸੀਂ ਰਹਿੰਦੇ ਹੋ ਅਤੇ ਤੁਹਾਨੂੰ ਆਪਣੀ ਕਿਰਾਏਦਾਰੀ ਨੂੰ ਖਤਮ ਕਰਨ ਲਈ 90 ਦਿਨਾਂ ਦਾ ਨੋਟਿਸ ਮਿਲਿਆ ਹੈ (ਜਾਂ ਖਾਲੀ ਕਰਨ ਲਈ ਲਈ 90 ਦਿਨਾਂ ਦਾ ਨੋਟਿਸ ਮਿਲਿਆ ਹੈ)।

ਨਹੀਂ, ਜੇ ਤੁਸੀਂ ਉਸ ਮੋਬਾਈਲ ਘਰ ਦੇ ਮਾਲਕ ਹੋ ਜਿਸ ਵਿੱਚ ਤੁਸੀਂ ਰਹਿੰਦੇ ਹੋ, ਅਤੇ ਲਾਟ ਕਿਰਾਏ 'ਤੇ ਦਿੰਦੇ ਹੋ। ਪੜ੍ਹੋ [ਮੇਰੇ ਮਕਾਨ ਮਾਲਕ ਨੇ ਮੇਰੇ ਨਿਰਮਿਤ/ਮੋਬਾਈਲ ਹੋਮ ਪਾਰਕ ਤੋਂ ਮੈਨੂੰ ਬਾਹਰ ਕੱਢਣ ਦੀ ਧਮਕੀ ਦਿੱਤੀ](#) ਅਤੇ ਤੁਰੰਤ ਕਿਸੇ ਵਕੀਲ ਨਾਲ ਗੱਲ ਕਰੋ ਸੰਪਰਕ ਜਾਣਕਾਰੀ ਹੇਠਾਂ ਹੈ।

ਇਸ ਨੂੰ ਪੜ੍ਹ ਕੇ ਤੁਸੀਂ ਕੀ ਸਿੱਖੋਗੇ?

- ✓ ਇਹ ਨੋਟਿਸ ਕੀ ਹੈ
- ✓ ਜੇ ਤੁਸੀਂ ਆਪਣੇ ਮਕਾਨ ਮਾਲਕ ਤੋਂ ਇਹ ਨੋਟਿਸ ਪ੍ਰਾਪਤ ਕਰਦੇ ਹੋ ਤਾਂ ਕੀ ਕਰਨਾ ਹੈ
- ✓ ਕਾਨੂੰਨੀ ਮੱਦਦ ਕਿੱਥੋਂ ਹਾਸਿਲ ਕਰਨੀ ਹੈ

90 ਦਿਨਾਂ ਦਾ ਨੋਟਿਸ ਕੀ ਹੈ?

ਇਹ ਤੁਹਾਡੇ ਮਕਾਨ ਮਾਲਕ ਦੁਆਰਾ ਇੱਕ ਚੇਤਾਵਨੀ ਹੈ। ਇਹ ਉਹ ਸਮਾਂ ਹੈ ਜਦੋਂ ਤੁਹਾਡਾ ਮਕਾਨ ਮਾਲਕ ਤੁਹਾਨੂੰ 90 ਦਿਨਾਂ ਦਾ ਨੋਟਿਸ ਦੇ ਸਕਦਾ ਹੈ:

- **ਤੁਹਾਡਾ ਮਕਾਨ -ਮਾਲਕ ਉਸ ਜਗ੍ਹਾ ਤੇ ਜਾਣਾ ਚਾਹੁੰਦਾ ਹੈ (ਜਾਂ ਪਰਿਵਾਰ ਦੇ ਕਿਸੇ ਤਤਕਾਲ ਮੈਂਬਰ ਨੂੰ ਅੰਦਰ ਲੈ ਜਾਣਾ ਚਾਹੁੰਦਾ ਹੈ)।** ਜੇ ਮਕਾਨ ਮਾਲਕ ਇਸ ਕਿਸਮ ਦੇ ਨੋਟਿਸ ਦੇ ਨਾਲ ਕਿਰਾਏਦਾਰੀ ਨੂੰ ਖਤਮ ਕਰਦਾ ਹੈ, ਪਰ ਫਿਰ ਅਸਲ ਵਿੱਚ ਕਿਰਾਏ ਤੇ ਨਹੀਂ ਜਾਂਦਾ, ਤਾਂ ਤੁਹਾਡੇ ਕੋਲ ਗਲਤ ਤਰੀਕੇ ਨਾਲ ਕੱਢਣ ਦਾ ਕੇਸ ਹੋ ਸਕਦਾ ਹੈ।
- **ਤੁਹਾਡਾ ਮਕਾਨ ਮਾਲਕ ਜਗ੍ਹਾ ਵੇਚਣਾ ਚਾਹੁੰਦਾ ਹੈ।** ਜੇ ਮਕਾਨ-ਮਾਲਕ ਇਸ ਕਿਸਮ ਦੇ ਨੋਟਿਸ ਦੇ ਨਾਲ ਕਿਰਾਏਦਾਰੀ ਨੂੰ ਖਤਮ ਕਰਦਾ ਹੈ, ਪਰ ਫਿਰ ਅਸਲ ਵਿੱਚ ਸਿੰਗਲ-ਫੈਮਿਲੀ ਘਰ ਨਹੀਂ ਵੇਚਦਾ, ਤਾਂ ਤੁਹਾਡੇ ਕੋਲ ਗਲਤ ਤਰੀਕੇ ਨਾਲ ਕੱਢਣ ਦਾ ਕੇਸ ਹੋ ਸਕਦਾ ਹੈ। (ਇਹ ਅਪਾਰਟਮੈਂਟ ਇਮਾਰਤਾਂ ਤੇ ਲਾਗੂ ਨਹੀਂ ਹੁੰਦਾ।)

ਕੀ ਸਮਾਪਤੀ ਦਾ ਨੋਟਿਸ ਕਿਸੇ ਖਾਸ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਹੈ?

ਹਾਂ। ਮਕਾਨ ਮਾਲਕ (ਜਾਂ ਉਨ੍ਹਾਂ ਦਾ ਕਰਮਚਾਰੀ ਜਾਂ ਕੋਈ ਹੋਰ ਬਾਲਗ) “ਨਿੱਜੀ ਤੌਰ 'ਤੇ” ਤੁਹਾਨੂੰ ਘਰ ਵਿੱਚ ਆ ਕੇ ਨੋਟਿਸ ਦੇ ਸਕਦਾ ਹੈ। ਮਕਾਨ -ਮਾਲਕ ਤੁਹਾਡੇ ਨਾਲ ਰਹਿਣ ਵਾਲੇ ਕਿਸੇ ਹੋਰ ਬਾਲਗ ਜਾਂ ਵੱਡੀ ਉਮਰ ਦੇ ਕਿਸ਼ੋਰ ਨੂੰ ਵੀ ਸੌਂਪ ਸਕਦਾ ਹੈ। ਮਕਾਨ ਮਾਲਕ ਇਸ ਨੂੰ ਤੁਹਾਡੇ ਦਰਵਾਜ਼ੇ 'ਤੇ ਟੇਪ ਵੀ ਕਰ ਸਕਦਾ ਹੈ, ਪਰ ਫਿਰ ਉਨ੍ਹਾਂ ਨੂੰ ਤੁਹਾਨੂੰ ਇੱਕ ਕਾਪੀ ਮੇਲ ਤੇ ਵੀ ਭੇਜਣੀ ਚਾਹੀਦੀ ਹੈ।

❖ ਇਸ ਨੋਟਿਸ 'ਤੇ ਨੋਟਰੀ ਤੋਂ ਮੋਹਰ ਲਗਵਾਉਣਾ ਜ਼ਰੂਰੀ ਨਹੀਂ ਹੈ।

ਕੀ ਮਕਾਨ ਮਾਲਕ ਮੈਨੂੰ ਇਹ ਨੋਟਿਸ ਦੇ ਕੇ ਮੈਨੂੰ ਕੱਢ ਸਕਦਾ ਹੈ?

ਨਹੀਂ। ਵਾਸ਼ਿੰਗਟਨ ਦਾ ਕਾਨੂੰਨ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਨੂੰ ਉਚਿਤ ਅਦਾਲਤੀ ਬੇਦਖਲੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬਾਹਰ ਕੱਢਣ ਨਹੀਂ ਦਿੰਦਾ। ਮਕਾਨ ਮਾਲਕ ਨੂੰ ਤੁਹਾਨੂੰ ਸਹੀ “ਸਮਾਪਤੀ” ਨੋਟਿਸ ਲਿਖਤ ਦੇਣੀ ਚਾਹੀਦੀ ਹੈ ਬੇਦਖਲੀ ਦਾ ਮੁਕੱਦਮਾ ਸ਼ੁਰੂ ਕਰਨ ਤੋਂ ਪਹਿਲਾਂ। 90 ਦਿਨਾਂ ਦਾ ਨੋਟਿਸ ਇਸ ਨੋਟਿਸ ਦੀ ਇੱਕ ਕਿਸਮ ਹੈ।

ਜੇ ਤੁਸੀਂ 90 ਦਿਨਾਂ ਬਾਅਦ ਵੀ ਉਸ ਜਗ੍ਹਾ ਤੇ ਰਹਿ ਰਹੇ ਹੋ, ਤਾਂ ਮਕਾਨ ਮਾਲਕ ਬੇਦਖਲੀ ਅਦਾਲਤ ਦਾ ਕੇਸ ਸ਼ੁਰੂ ਕਰ ਸਕਦਾ ਹੈ।

ਮਕਾਨ ਮਾਲਕ ਨੂੰ ਤੁਹਾਡੇ ਲਈ ਅਦਾਲਤੀ ਦਸਤਾਵੇਜ਼ ਦੇਣੇ ਚਾਹੀਦੇ ਹਨ ਅਤੇ ਉਸ ਅਦਾਲਤੀ ਕੇਸ ਨੂੰ ਜਿੱਤਣਾ ਚਾਹੀਦਾ ਹੈ। ਅਦਾਲਤ ਦੀ ਸੁਣਵਾਈ ਵੇਲੇ ਇੱਕ ਜੱਜ ਨੂੰ ਇੱਕ ਆਦੇਸ਼ ਤੇ ਦਸਤਖਤ ਕਰਨੇ ਪੈਂਦੇ ਹਨ ਜੋ ਸੈਰਿਫ

ਨੂੰ ਤੁਹਾਨੂੰ ਬਾਹਰ ਕਣ ਦੇ ਨਿਰਦੇਸ਼ ਦਿੰਦਾ ਹੈ। ਸਿਰਫ ਸ਼ੈਰਿਫ ਹੀ ਤੁਹਾਨੂੰ ਰਸਮੀ ਤੌਰ 'ਤੇ ਕੱਢ ਸਕਦਾ ਹੈ ਜਾਂ ਕਿਰਾਏ 'ਤੇ ਤਾਲੇ ਬਦਲ ਸਕਦਾ ਹੈ।

ਮੈਨੂੰ 90 ਦਿਨਾਂ ਦਾ ਨੋਟਿਸ ਮਿਲਿਆ। ਮਕਾਨ ਮਾਲਕ ਨੇ ਲਿਖਿਆ ਕਿ ਉਹ ਜਗ੍ਹਾ ਵੇਚ ਰਹੇ ਹਨ। ਪਰ ਫਿਰ ਮੈਂ ਇਸ ਜਗ੍ਹਾ ਨੂੰ ਦੁਬਾਰਾ ਆਨਲਾਈਨ ਕਿਰਾਏ ਦੇ ਰੂਪ ਵਿੱਚ ਪੋਸਟ ਕੀਤਾ ਵੇਖਿਆ! ਜਦੋਂ ਮੈਂ ਚਲਾ ਜਾਂਦਾ ਹਾਂ ਤਾਂ ਮਕਾਨ ਮਾਲਕ ਕਿਸੇ ਹੋਰ ਨੂੰ ਕਿਰਾਏ 'ਤੇ ਦੇ ਰਿਹਾ ਹੁੰਦਾ ਹੈ।

ਤੁਸੀਂ ਬੇਦਖਲੀ ਅਦਾਲਤ ਦਾ ਕੇਸ ਲੜਨ ਦੇ ਯੋਗ ਹੋ ਸਕਦੇ ਹੋ। **ਤੁਰੰਤ ਕਿਸੇ ਵਕੀਲ ਨਾਲ ਗੱਲ ਕਰੋ।** ਤੁਹਾਨੂੰ ਅਦਾਲਤ ਵਿੱਚ ਆਪਣਾ ਕੇਸ ਸਾਬਤ ਕਰਨ ਦੇ ਯੋਗ ਹੋਣ ਦੀ ਜ਼ਰੂਰਤ ਹੋਏਗੀ। ਇਸਦਾ ਮਤਲਬ ਹੈ ਕਿ ਅਦਾਲਤ ਨੂੰ ਸਬੂਤ ਦੇਣਾ ਕਿ ਇਹ ਸਾਬਤ ਕਰਦਾ ਹੈ ਕਿ ਮਕਾਨ ਮਾਲਕ ਨੇ ਯੂਨਿਟ ਨੂੰ ਵੇਚਣਾ ਨਹੀਂ ਚਾਹਿਆ। ਇਸਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਬਾਰੇ ਨਿੱਜੀ ਗਿਆਨ ਦੇ ਨਾਲ ਗਵਾਹ ਦੀ ਗਵਾਹੀ ਦੇਵੇ। **ਇੱਕ ਵਕੀਲ ਇਹਨਾਂ ਗੱਲਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।** ਹੇਠਾਂ ਸੰਪਰਕ ਜਾਣਕਾਰੀ ਦੇਖੋ।

❖ [ਪੜ੍ਹੋ ਅਦਾਲਤ ਵਿੱਚ ਸੁਣਵਾਈ ਲਈ ਤਿਆਰ ਹੋਣਾ](#) ਅਦਾਲਤ ਵਿੱਚ ਬੇਦਖਲੀ ਨਾਲ ਲੜਨ ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਹੋਏਗੀ ਇਸ ਬਾਰੇ ਵਿਚਾਰ ਪ੍ਰਾਪਤ ਕਰਨ ਲਈ।

ਉਪਰੋਕਤ ਵਰਗੀ ਸਥਿਤੀ, ਸਿਵਾਏ ਮੈਂ ਨੋਟਿਸ ਪ੍ਰਾਪਤ ਕਰਨ ਦੇ ਤੁਰੰਤ ਬਾਅਦ ਬਾਹਰ ਚਲਾ ਗਿਆ।

ਜੇ ਮਕਾਨ ਮਾਲਕ ਨੇ ਤੁਹਾਡੇ ਬਾਹਰ ਜਾਣ ਦੇ 30 ਦਿਨਾਂ ਦੇ ਅੰਦਰ ਵਾਜਬ ਕੀਮਤ 'ਤੇ ਜਗ੍ਹਾ ਨੂੰ ਵਿਕਰੀ ਲਈ ਪੋਸਟ ਜਾਂ ਇਸ਼ਤਿਹਾਰ ਨਹੀਂ ਦਿੱਤਾ, ਤਾਂ ਤੁਹਾਡੇ ਕੋਲ ਗੈਰਕਨੂੰਨੀ ਬੇਦਖਲੀ ਦਾ ਕੇਸ ਹੋ ਸਕਦਾ ਹੈ। ਕਿਸੇ ਵਕੀਲ ਨਾਲ ਗੱਲ ਕਰੋ। ਹੇਠਾਂ ਸੰਪਰਕ ਜਾਣਕਾਰੀ ਦੇਖੋ।

ਤੁਹਾਡੇ ਕੋਲ ਗੈਰਕਨੂੰਨੀ ਬੇਦਖਲੀ ਦਾ ਕੇਸ ਵੀ ਹੋ ਸਕਦਾ ਹੈ, ਜੇ ਤੁਹਾਡੇ ਬਾਹਰ ਚਲੇ ਜਾਣ ਦੇ 90 ਦਿਨਾਂ ਦੇ ਅੰਦਰ ਜਾਂ ਸੰਪਤੀ ਨੂੰ ਵਿਕਰੀ ਲਈ ਪੋਸਟ ਕਰਨ ਦੀ ਤਾਰੀਖ, ਜੇ ਵੀ ਬਾਅਦ ਵਿੱਚ ਹੋਵੇ, ਮਾਲਕ ਨੇ ਉਸ ਜਗ੍ਹਾ ਨੂੰ ਬਾਜ਼ਾਰ ਤੋਂ ਵਾਪਸ ਲੈ ਲਿਆ, ਇਸਨੂੰ ਦੁਬਾਰਾ ਕਿਰਾਏ 'ਤੇ ਦਿੱਤਾ, ਜਾਂ ਕੁਝ ਕੀਤਾ ਹੋਰ ਇਹ ਸਾਬਤ ਕਰਨਾ ਕਿ ਉਹ ਇਸ ਨੂੰ ਆਖਿਰਕਾਰ ਵੇਚਣ ਨਹੀਂ ਜਾ ਰਹੇ ਸਨ।

ਮੈਨੂੰ 90 ਦਿਨਾਂ ਦਾ ਨੋਟਿਸ ਮਿਲਿਆ। ਇਸ ਨੇ ਕਿਹਾ ਕਿ ਮਕਾਨ ਮਾਲਕ ਕਿਰਾਏ 'ਤੇ ਰਹਿਣਾ ਚਾਹੁੰਦਾ ਸੀ। ਮੈਂ ਇਸਦੇ ਲਗਭਗ ਦੋ ਹਫ਼ਤਿਆਂ ਬਾਅਦ ਬਾਹਰ ਚਲਾ ਗਿਆ। ਕੁਝ ਮਹੀਨੇ ਹੋਏ ਹਨ। ਮੈਂ ਹਾਲ ਹੀ ਵਿੱਚ ਉਸ ਜਗ੍ਹਾ ਤੇ ਗਿਆ ਸੀ। ਮੈਂ ਵੇਖਦਾ ਹਾਂ ਕਿ ਇਹ ਅਜੇ ਵੀ ਖਾਲੀ ਹੈ।

ਜੇ ਮਕਾਨ ਮਾਲਕ ਜਾਂ ਨਜ਼ਦੀਕੀ ਪਰਿਵਾਰ ਤੁਹਾਡੇ ਬਾਹਰ ਚਲੇ ਜਾਣ ਦੇ ਤੁਰੰਤ ਬਾਅਦ 90 ਦਿਨਾਂ ਦੇ ਦੌਰਾਨ ਘੱਟੋ ਘੱਟ 60 ਦਿਨਾਂ ਲਈ ਕਿਰਾਏ 'ਤੇ ਰਹਿਣ ਵਿੱਚ ਅਸਫਲ ਰਹਿੰਦਾ ਹੈ, ਤਾਂ ਤੁਹਾਡੇ ਕੋਲ ਗੈਰਕਾਨੂੰਨੀ ਬੇਦਖਲੀ ਦਾ ਕੇਸ ਹੋ ਸਕਦਾ ਹੈ। ਕਿਸੇ ਵਕੀਲ ਨਾਲ ਗੱਲ ਕਰੋ।

ਕਾਨੂੰਨੀ ਮਦਦ ਲਓ

- ਘਰੋਂ ਬੇਦਖਲ ਕੀਤੇ ਜਾ ਰਹੇ ਹੋ? 1-855-657-8387 ਤੇ ਕਾਲ ਕਰੋ।
- ਆਨਲਾਈਨ ਅਪਲਾਈ ਕਰੋ [CLEAR*Online - nwjustice.org/apply-online](https://nwjustice.org/apply-online)
- ਫੋਰਕਲੋਜ਼ਰ (ਰਹਿਨਬੰਦੀ) ਦਾ ਸਾਮ੍ਹਣਾ ਕਰ ਰਹੇ ਹੋ? 1-800-606-4819 'ਤੇ ਕਾਲ ਕਰੋ।
- ਕਿੰਗ ਕਾਉਂਟੀ ਦੇ ਬਾਹਰ ਕਿਸੇ ਕਾਨੂੰਨੀ ਮੁੱਦੇ ਦਾ ਸਾਹਮਣਾ ਕਰਨਾ (ਬੇਦਖਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? 2-1-1 (ਜਾਂ ਟੋਲ-ਫਰੀ 1-877-211-9274) ਹਫ਼ਤੇ ਦੇ ਦਿਨ ਸਵੇਰੇ 8:00 ਵਜੇ-ਸ਼ਾਮ 6:00 ਵਜੇ ਕਾਲ ਕਰੋ। ਉਹ ਤੁਹਾਨੂੰ ਤੁਹਾਡੇ ਕਾਨੂੰਨੀ ਮੱਦਦ ਪ੍ਰਦਾਤਾ ਨੂੰ ਰੈਫਰ ਕਰ ਦੇਣਗੇ।
- ਕਿੰਗ ਕਾਉਂਟੀ ਦੇ ਬਾਹਰ ਕਿਸੇ ਕਾਨੂੰਨੀ ਮੁੱਦੇ ਦਾ ਸਾਹਮਣਾ ਕਰਨਾ (ਬੇਦਖਲੀ ਜਾਂ ਫੋਰਕਲੋਜ਼ਰ ਤੋਂ ਇਲਾਵਾ)? ਕਲੀਅਰ ਹੋਟਲਾਈਨ ਨੂੰ 1-888-201-1014 ਹਫ਼ਤੇ ਦੇ ਦਿਨ ਸਵੇਰੇ 9:15 ਵਜੇ ਤੋਂ 12:15 ਵਜੇ ਦੇ ਵਿਚਕਾਰ ਕਾਲ ਕਰੋ ਜਾਂ ਆਨਲਾਈਨ ਅਰਜ਼ੀ ਦਿਓ nwjustice.org/apply-online।
- ਕਿੰਗ ਕਾਉਂਟੀ ਦੇ ਬਾਹਰ ਕਿਸੇ ਕਾਨੂੰਨੀ ਮੁੱਦੇ ਵਾਲੇ ਬਜ਼ੁਰਗ (ਉਮਰ 60 ਅਤੇ ਇਸਤੋਂ ਵੱਧ) 1-888-387-7111 ਤੇ ਕਲੀਅਰ*ਸੀਨੀਅਰ ਨੂੰ ਵੀ ਕਾਲ ਕਰ ਸਕਦੇ ਹਨ।
- ਬੇਲੇ, ਸੁਣਨ ਵਿੱਚ ਮੁਸ਼ਕਲ ਜਾਂ ਬੋਲਣ ਵਿੱਚ ਅਸਮਰੱਥ ਕਾਲ ਕਰਨ ਵਾਲੇ ਆਪਣੀ ਪਸੰਦ ਦੀ ਰਿਲੇ ਸੇਵਾ ਦੀ ਵਰਤੋਂ ਕਰਦੇ ਹੋਏ ਇਹਨਾਂ ਵਿੱਚੋਂ ਕਿਸੇ ਵੀ ਨੰਬਰ ਤੇ ਕਾਲ ਕਰ ਸਕਦੇ ਹਨ।

ਕਲੀਅਰ ਅਤੇ 2-1-1 ਦੁਭਾਸ਼ੀਏ ਪ੍ਰਦਾਨ ਕਰੇਗਾ।

ਇਹ ਪਬਲੀਕੇਸ਼ਨ ਤੁਹਾਡੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਸਬੰਧੀ ਇੱਕ ਆਮ ਜਾਣਕਾਰੀ ਮੁੱਦੇ ਦਾ ਕਰਾਉਂਦਾ ਹੈ। ਇਸ ਨੂੰ ਖਾਸ ਕਾਨੂੰਨੀ ਸਲਾਹ ਦੇ ਬਦਲ ਵਜੋਂ ਨਾ ਵਰਤਿਆ ਜਾਵੇ।

© 2021 Northwest Justice Project — 1-888-201-1014.

(ਕਾਪੀ ਅਤੇ ਵਿਤਰਣ ਦੀ ਆਗਿਆ ਅਲਾਇੰਸ ਫਾਰ ਈਕੁਅਲ ਜਸਟਿਸ ਅਤੇ ਵਿਅਕਤੀਆਂ ਨੂੰ ਨਾਨ-ਕਮਰਸ਼ੀਅਲ ਉਦੇਸ਼ਾਂ ਲਈ ਹੀ ਦਿੱਤੀ ਗਈ ਹੈ।)